

MBFSL/CS/2022-23

30<sup>th</sup> May, 2022

<b>To, Department of Corporate Relations, BSE Limited, Phiroze Jeejeebhoy Towers, Dalal Street, Mumbai – 400001</b>	<b>To, National Stock Exchange of India Ltd, Exchange Plaza, C- 1, Block G, Bandra Kurla Complex, Bandra (East), Mumbai– 400051</b>
<b>Scrip Code : 543253</b>	<b>Scrip Symbol : BECTORFOOD</b>

**Subject: Newspaper Publication of Financial Results for the Quarter and Year Ended March 31, 2022**

Dear Sir/Madam,

In accordance with Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith the copies of newspaper publication of the Audited financial results for the Quarter and Year ended 31<sup>st</sup> March, 2022 published in “Financial Express” and “Desh Sewak” newspaper on May 29, 2022.

You are requested to take the same on record.

Thanking You,

Yours faithfully,

For **Mrs. Bectors Food Specialities Limited**



**Atul Sud**  
**Company Secretary and Compliance Officer**  
**M.No. F10412**

Encl: as above

**Mrs. Bectors Food Specialities Ltd.**

Corporate Office : 1st Floor, Emaar Digital Greens Tower-A, Golf Course Extension Road, Sector 61, Gurugram, Haryana-122102 (India) P: (+91-124) 4096 300

Regd. Office : Theing Road, Phillaur- 144410, Punjab, India P: (+91-1826) 225418, 222826, 2223138 F: (+91-1826) 222915

CIN: L74899PB1995PLC033417, E: compliance@cremica.in, biscuits@cremica.in



# ਤਰਮਾ ਨਮਾਨ



ਨੇ ਕਿਹਾ ਕਿ ਸਪੈਸਲ  
ਤ ਪ੍ਰਤਿਭਾ ਦੀ ਕੋਈ  
ਹੁਦੀ ਬਲਕਿ ਲੱਭ  
ਦੀ ਫੁਫੀ ਪ੍ਰਤਿਭਾ  
ਕੇ ਅੱਗੇ ਲਿਆਂਦਾ  
ਨੂੰ ਨੇ ਸਪੈਸਲ ਅਤੇ  
ਆਰਥੀਆਂ ਦੇ ਸਾਂਝੇ  
ਬਲੇ ਕਰਵਾਏ ਜਾਣ  
ਦ ਦੱਸਦਿਆਂ ਕਿਹਾ  
ਤਰ੍ਹਾਂ ਦੇ ਬੱਚਿਆਂ  
ਆਪਸੀ ਸੇਵਾ  
ਤੇ ਇੱਕ ਦੂਜੇ  
ਦਾ ਕੁਝ ਸਿੱਖਣ ਦਾ  
ਨ ਕਰਨ ਲਈ ਇਹ  
ਕਰਵਾਏ ਜਾਣਗੇ।  
ਨੇ ਅੱਗੇ ਕਿਹਾ ਕਿ  
ਸੁਨਣ ਅਤੇ ਦੇਖਣ  
ਰੱਬ ਵਿਦਿਆਰਥੀਆਂ  
ਨੂੰ ਦੋ ਸਰਕਾਰੀ ਸਕੂਲਾਂ  
ਆਮ ਵਿਦਿਆਰਥੀਆਂ  
ਆਂ ਟੀਮਾਂ ਬਣਾਈਆਂ  
ਅਤੇ ਇਨ੍ਹਾਂ ਦੇ  
ਵਾਲੇ ਸਾਂਝੇ ਮੁਕਾਬਲੇ  
ਜਾਣਗੇ।

## ਕੈਂਪ ਲਗਾਇਆ



ਕਸਮੀ ਆਗੂਆਂ ਵੱਲੋਂ  
ਤੀ ਤਹਿਤ ਇਲਾਕੇ ਦੇ  
ਫ਼ੌਜ਼ੀ ਸੇਵਾ ਕੀਤੀ ਹੈ  
ਕੈਂਪ ਦੇ ਪ੍ਰਬੰਧਕ ਸਰਪੰਚ  
ਸ਼ਯ ਮੁਕਾਰੀ, ਜਸਵਿੰਦਰ  
ਵਾ ਅਤੇ ਸੁਖਵਿੰਦਰ ਸਿੰਘ  
ਸਮਾ ਕਿ ਇਸ ਖੁਨਦਾਨ  
75 ਖੁਨਦਾਨੀਆਂ ਵਲੋਂ  
ਕੀਤਾ ਗਿਆ। ਉਨ੍ਹਾਂ  
ਜ਼ਬੋਦਾਰ ਸਿੱਖ ਸਿੰਘ  
ਜ਼ਬੋਦਾਰ ਜਗਤਾਰ ਸਿੰਘ  
ਕੇ ਦੇ ਸਿਰਮੋਰ ਆਗੂ  
ਜਿਨ੍ਹਾਂ ਨੇ ਇਲਾਕੇ ਲਈ  
ਲੜਦਿਆਂ ਆਪਣੀਆਂ  
ਬਾਨ ਕੀਤੀਆਂ। ਇਸ  
ਨ ਕੈਂਪ ਦੌਰਾਨ ਬਾਬਾ  
ਸਿੰਘ ਮਾਣਕੂਆਜਰਾ,  
ਪ ਆਸ਼ਮਪੁਰ, ਹਰਜਿੰਦਰ  
ਵਾਲ, ਜਸਬੀਰ ਸਿੰਘ  
5 ਲਾਲ ਕਾਂਗੜ, ਸਾਂਬਕਾ  
ਵੰਤ ਸਿੰਘ ਬਲਾ, ਭਾਰਤ  
ਨਿਰਮਲ ਸਿੰਘ ਸ਼ਾਹਪੁਰ,  
ਸਿੰਘ ਬੋਠੀ, ਗੁਰਚੇਨ  
ਦਰਬਾਰਾ ਸਿੰਘ ਬਲਾ,  
ਸਿੰਘ ਜਵੰਧਾ, ਮੱਖਣ  
ਰੀਰ ਸਿੰਘ ਅਸਮਾਨਪੁਰ,  
ਭੰਜੀ, ਕਾਬਲ ਸਿੰਘ, ਵੀਰ  
ਵਾ, ਹਟਵੀਰ ਰੰਧਾਵਾ  
ਆਗੂਆਂ ਨੇ ਵੀ ਹਾਜ਼ਰੀ



### ਮਿਸ਼ਨ ਬੈਕਟਰਸ ਫੂਡ ਸਪੈਸਲੀਟੀਜ਼ ਲਿਮਿਟਡ

ਸੀਆਈਐਨ: L74899PB1995PLC033417

ਰਜਿਸਟਰਡ ਦਫ਼ਤਰ - ਚੀਏਗ ਰੋਡ, ਵਿਲੋਰ, ਜਲੰਧਰ-144 410, ਪੰਜਾਬ, ਭਾਰਤ  
ਫੋਨ ਨੰ: 01826-225418, ਈ-ਮੇਲ: cs.bis@cremica.in, ਵੈਬਸਾਈਟ: www.cremica.in

ਮਿਤੀ 31 ਮਾਰਚ, 2022 ਨੂੰ ਖਤਮ ਹੋਈ ਤਿਮਾਹੀ ਅਤੇ ਸਾਲ ਦੇ ਪੜਤਾਲੇ ਦੇ ਕਨਸੋਲੀਡੇਟਡ ਵਿੱਤੀ ਨਤੀਜਿਆਂ ਦਾ ਸਾਰ

(ਕੰਪਨੀ ਨਾਮ 'ਚ ਪੂਰੀ ਸੇਅਰ ਭਾਣਾ ਨੂੰ ਛੱਡ ਕੇ)

ਲੜੀ ਨੰ	ਵੇਰਵੇ	ਤਿਮਾਹੀ ਖਾਤਮਾ			ਸਾਲ ਖਾਤਮਾ	
		31.03.2022 (ਪੜਤਾਲੇ)	31.12.2021 (ਅਣਪੜਤਾਲੇ)	31.03.2021 (ਪੜਤਾਲੇ)	31.03.2022 (ਪੜਤਾਲੇ)	31.03.2021 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	2,359.28	2,463.68	2,119.07	9,341.76	8,476.05
2	ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮਾਂ ਲਈ	100.76	176.25	154.11	693.28	910.77
3	ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮਾਂ ਲਈ	82.65	130.97	113.99	534.93	678.20
4	ਕੁੱਲ ਤਰਸੀਲੀ ਆਮਦਨ ਸਮਾਂ ਲਈ (ਸ਼ਾਮਲ ਲਾਭ ਸਮਾਂ ਲਈ ਟੈਕਸ ਤੋਂ ਬਾਅਦ) ਅਤੇ ਹੋਰ ਤਰਸੀਲੀ ਆਮਦਨ (ਟੈਕਸ ਤੋਂ ਬਾਅਦ)	90.96	130.82	119.88	542.78	677.59
5	ਭੁਗਤਾਨ ਕੀਤੀ ਸੁਨਿਤੀ ਸੇਅਰ ਪੁੱਜੀ (ਫੰਡ ਵੇਲਿਊ ਰੁ. 10/- ਪ੍ਰਤੀ ਸੇਅਰ)	588.15	588.15	587.47	588.15	587.47
6	ਰਾਖਵੇਂ (ਗੈਵਿਲੂਏਸ਼ਨ ਰਾਖਵੇਂ ਤੋਂ ਬਗੈਰ ਜਿਵੇਂ ਕਿ 31, ਮਾਰਚ 2022 ਦੀ ਪੜਤਾਲੀ ਬੈਲੇਂਸ ਸ਼ੀਟ ਵਿੱਚ ਦਰਜਾਇਆ ਗਿਆ ਹੈ।)				3,896.86	3,556.96
7	ਪੂਰੀ ਸੇਅਰ ਆਮਦਨ (ਰੁ. 'ਚ) (ਸਾਲਾਨਾ ਨਹੀਂ):					
	ਮੁੱਢਲੇ:	1.41	2.22	1.94	9.10	11.76
	ਡੈਲਟਾ:	1.41	2.22	1.94	9.10	11.75

ਮਿਤੀ 31, ਮਾਰਚ 2022 ਨੂੰ ਖਤਮ ਹੋਈ ਤਿਮਾਹੀ ਅਤੇ ਸਾਲ ਦੇ ਪੜਤਾਲੇ ਕਨਸੋਲੀਡੇਟਡ ਵਿੱਤੀ ਨਤੀਜਿਆਂ ਦਾ ਸਾਰ

(ਕੰਪਨੀ ਨਾਮ 'ਚ ਪੂਰੀ ਸੇਅਰ ਭਾਣਾ ਨੂੰ ਛੱਡ ਕੇ)

ਲੜੀ ਨੰ	ਵੇਰਵੇ	ਤਿਮਾਹੀ ਖਾਤਮਾ			ਸਾਲ ਖਾਤਮਾ	
		31.03.2022 (ਪੜਤਾਲੇ)	31.12.2021 (ਅਣਪੜਤਾਲੇ)	31.03.2021 (ਪੜਤਾਲੇ)	31.03.2022 (ਪੜਤਾਲੇ)	31.03.2021 (ਪੜਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	2,537.86	2,648.51	2,253.25	9,944.48	8,908.52
2	ਸ਼ੁੱਧ ਲਾਭ ਟੈਕਸ ਤੋਂ ਪਹਿਲਾਂ ਸਮਾਂ ਲਈ	126.54	208.63	173.09	757.24	970.73
3	ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮਾਂ ਲਈ	102.02	155.10	127.67	571.43	722.76
4	ਕੁੱਲ ਤਰਸੀਲੀ ਆਮਦਨ ਸਮਾਂ ਲਈ (ਸ਼ਾਮਲ ਲਾਭ ਸਮਾਂ ਲਈ ਟੈਕਸ ਤੋਂ ਬਾਅਦ) ਅਤੇ ਹੋਰ ਤਰਸੀਲੀ ਆਮਦਨ (ਟੈਕਸ ਤੋਂ ਬਾਅਦ)	110.40	155.02	133.89	579.55	722.39
5	ਭੁਗਤਾਨ ਕੀਤੀ ਸੁਨਿਤੀ ਸੇਅਰ ਪੁੱਜੀ (ਫੰਡ ਵੇਲਿਊ ਰੁ. 10/- ਪ੍ਰਤੀ ਸੇਅਰ)	588.15	588.15	587.47	588.15	587.47
6	ਰਾਖਵੇਂ (ਗੈਵਿਲੂਏਸ਼ਨ ਰਾਖਵੇਂ ਤੋਂ ਬਗੈਰ ਜਿਵੇਂ ਕਿ 31, ਮਾਰਚ 2022 ਦੀ ਪੜਤਾਲੀ ਬੈਲੇਂਸ ਸ਼ੀਟ ਵਿੱਚ ਦਰਜਾਇਆ ਗਿਆ ਹੈ।)				4,101.62	3,724.95
7	ਪੂਰੀ ਸੇਅਰ ਆਮਦਨ (ਰੁ. 'ਚ) (ਸਾਲਾਨਾ ਨਹੀਂ):					
	ਮੁੱਢਲੇ:	1.74	2.64	2.17	9.72	12.53
	ਡੈਲਟਾ:	1.74	2.64	2.17	9.72	12.52

ਨੋਟ:  
1. ਮਿਤੀ 31, ਮਾਰਚ 2022 ਨੂੰ ਖਤਮ ਹੋਈ ਤਿਮਾਹੀ ਅਤੇ ਸਾਲ ਦੇ ਸਟੈਟਸਮੈਂਟ ਅਤੇ ਕਨਸੋਲੀਡੇਟਡ ਪੜਤਾਲੇ ਵਿੱਤੀ ਨਤੀਜਿਆਂ ਆਡੀਟ ਕਮੇਟੀ ਵੱਲੋਂ ਜਾਂਚੇ ਗਏ ਅਤੇ ਮਿਤੀ 28 ਮਈ 2022 ਨੂੰ ਬਰਫ ਆਫ ਡਾਇਰੈਕਟਰ ਦੁਆਰਾ ਮੰਜੂਰ ਕੀਤੇ ਗਏ। ਇਹ ਨਤੀਜੇ ਬੰਪਨੀਜ਼ ਐਕਟ 2013 ਦੀ ਧਾਰਾ 133 ਜਿਸ ਨੂੰ ਸੰਸਦ ਨਿਰਮਾ ਅਤੇ ਸੇਬੀ (ਲਿਸਟਿੰਗ ਓਫ਼ ਡਿਸਕਲੋਜ਼ਰ ਓਫ਼ ਫਿਨੈਂਸੀਅਲ ਇੰਫੋਰਮੇਸ਼ਨ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਨਾਲ ਪਹਿਲਾਂ ਜਾਵੇ ਤਹਿਤ ਦਰਜਾਏ ਵਿਭਾਗ ਅਕਾਊਂਟਿੰਗ ਸਟੈਂਡਰਡ ("ਆਈਐਨਡੀ ਏਐਸ") ਦੇ ਮੁਤਾਬਕ ਤਿਆਰ ਕੀਤੇ ਗਏ ਹਨ।  
2. ਸਟੇਟਮੈਂਟ ਆਡੀਟਰਾਂ ਦੀ ਆਡਿਟ ਰਿਪੋਰਟ ਬੀਐਸਈ ਲਿਮਿਟਡ ਅਤੇ ਨੈਸ਼ਨਲ ਸਟਾਕ ਆਫ ਐਕਸਚੇਂਜ ਇੰਡੀਆ ਲਿਮਿਟਡ ਵਿਖੇ ਦਰਜ ਕਰਵਾਈ ਗਈ ਹੈ। ਪੜਤਾਲੇ ਵਿੱਤੀ ਨਤੀਜਿਆਂ ਦੀ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ [www.cremica.in](http://www.cremica.in) ਵਿੱਤੀ ਪੁਦਰਸ਼ਨ ਸੈਕਸ਼ਨ ਅਤੇ ਵਿੱਤੀ ਨਤੀਜਿਆਂ ਲਈ [www.bseindia.com](http://www.bseindia.com) ਅਤੇ [www.nseindia.com](http://www.nseindia.com) ਦੇ ਕਾਰਪੋਰੇਟ ਸੈਕਸ਼ਨ ਤੇ ਪਹੁੰਚ ਕਰੋ।  
3. ਗਰੁੱਪ ਇੱਕ ਕਾਰੋਬਾਰ "ਫੂਡ ਪ੍ਰੋਡਕਟ" ਵਿਖੇ ਸੁਮਾਰ ਹੈ।  
4. ਕੰਪਨੀ ਨੇ ਰੁਪਏ 18,769,701/- ਸੁਨਿਤੀ ਸੇਅਰਾਂ ਦਾ ਇਨੀਸ਼ੀਅਲ ਪਬਲਿਕ ਆਫਰ (ਆਈਪੀਓ) ਪੂਰੀ ਸੇਅਰ ਫੰਡ ਵੇਲਿਊ ਰੁਪਏ 10/- ਹਰੇਕ ਜਿਸਦਾ ਇਸ਼ੂ ਮੁੱਲ ਰੁਪਏ 288/- ਪ੍ਰਤੀ ਸੇਅਰ ਨਗਦ ਪੂਰਾ ਕੀਤਾ ਹੈ, ਜੋ ਰੁਪਏ 5,405,40/- ਮੀਐਲ ਬਣਦਾ ਹੈ, ਜਿਸ ਵਿੱਚ 1,408,592 ਸੁਨਿਤੀ ਸੇਅਰਾਂ ਦਾ ਮੌਜੂਦਾ ਇਸ਼ੂ ਜੋ ਰੁਪਏ 405,40/- ਰੁਪਏ ਬਣਦਾ ਹੈ ਅਤੇ 17,361,109 ਸੁਨਿਤੀ ਸੇਅਰਾਂ ਦੀ ਵਿਕਰੀ ਦੀ ਰਜਵੀਜ਼ ਜੋ ਰੁਪਏ 5,000/- ਮੀਐਲ ਬਣਦਾ ਹੈ ਕੀ ਸ਼ਾਮਿਲ ਹੈ। ਕੰਪਨੀ ਦੇ ਸੁਨਿਤੀ ਸੇਅਰ ਬੀਐਸਈ ਲਿਮਿਟਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟਡ ਵਿਖੇ 24 ਦਸੰਬਰ 2020 ਨੂੰ ਸੂਚੀ ਬੰਦ ਹਨ। ਨਵਾਂ ਇਸ਼ੂ ਦੇ ਆਈਪੀਓ ਪਰਿਸ਼ੇਢ ਦੀ ਵਰਤੋਂ ਦਾ ਵੇਰਵਾ ਹੇਠ ਮੁਤਾਬਿਕ ਹੈ।

ਵੇਰਵੇ	ਪਰਾਪਿਕਟ ਮੁਤਾਬਿਕ ਇਸ਼ੂ ਦਾ ਟੀਲਾ	31 ਮਾਰਚ 2022 ਤੱਕ ਵਰਤੋਂ	31 ਮਾਰਚ 2022 ਤੱਕ ਵਰਤੀ ਰਕਮ
ਰਾਜਪੁਰਾ ਅਕਟੈਕਸ਼ਨ ਦੇ ਪ੍ਰਾਐਕਟ ਲਈ ਵਿੱਤੀ ਸਹਾਇਤਾ	405.40	142.04	263.36
ਕੁੱਲ ਨਵੀਂ ਪਰਿਸ਼ੇਢ	405.40	142.04	263.36

ਮਿਤੀ 31 ਮਾਰਚ 2022 ਤੱਕ ਆਈਪੀਓ ਪਰਿਸ਼ੇਢ ਦੀ ਵਰਤੋਂ ਆਗਜ਼ੀ ਤੌਰ ਤੇ ਬੈਂਕ ਵਿੱਚ ਨਿਵੇਸ਼ ਕੀਤਾ ਗਿਆ  
5. ਗਰੁੱਪ ਅਤੇ ਇਸਦੇ ਸਹਿਯੋਗੀਆਂ ਨੇ ਵਿੱਤੀ ਨਤੀਜਿਆਂ ਨੂੰ ਤਿਆਰ ਕਰਨ ਲਈ ਇਨ੍ਹਾਂ ਕਨਸੋਲੀਡੇਟਡ ਸਲਾਨਾ ਵਿੱਤੀ ਨਤੀਜਿਆਂ ਦੀ ਮਨਜ਼ੂਰੀ ਦੀ ਮਿਤੀ ਤੱਕ ਅਤੇ ਭਵਿੱਖੀ ਵਿੱਤੀ ਚਲਾਤਾਂ ਦੇ ਮੌਜੂਦਾ ਸੰਕੇਤਕਾਂ ਦੇ ਆਧਾਰ ਤੇ ਇਨ੍ਹਾਂ ਅੰਕੜਿਆਂ ਉੱਤੇ ਕੰਵਿਥ-19 ਨਾਲ ਪੈਦੇ ਅਸਰ ਸਮੇਤ ਅਦਰੁਸ਼ੀ ਅਤੇ ਬਾਹਰੀ ਜਾਣਕਾਰੀ ਦੇ ਆਧਾਰ ਤੇ ਮੁੜ ਪਾਧਰ ਕੱਢ ਜਾਇਦਾਦ ਦੀ ਵੈਲਿਊ ਦਾ ਅੰਦਾਜ਼ਾ ਲਾਇਆ ਹੈ।  
6. ਪੜਤਾਲੇ ਕਨਸੋਲੀਡੇਟਡ ਵਿੱਤੀ ਨਤੀਜਿਆਂ ਵਿੱਚ ਮੁੱਖ ਕੰਪਨੀ ਦੇ ਵਿੱਤੀ ਨਤੀਜਿਆਂ ਅਤੇ ਹੋਰ ਦਰਜਾਇਆ ਸਹਿਯੋਗੀਆਂ (ਇਕੱਠੇ) ਇਸ ਨੂੰ 'ਗਰੁੱਪ' ਕਿਹਾ ਗਿਆ। ਦੋ ਵਿੱਤੀ ਨਤੀਜੇ ਸ਼ਾਮਲ ਹਨ।  
ਭਾਗੀਦਾਰ  
ਓ) ਬੈਂਕ ਬੈਸਟ ਫੂਡਜ਼ ਪ੍ਰਾਈਵੇਟ ਲਿਮਿਟਡ - ਭਾਰਤ ਵਿੱਚ ਇਨਕਾਰਪੋਰੇਟਡ  
ਅ) ਮਿਸ਼ਨ ਬੈਕਟਰਜ਼ ਇੰਗਲਿਸ਼ ਓਵਨ ਲਿਮਿਟਡ - ਭਾਰਤ ਵਿੱਚ ਇਨਕਾਰਪੋਰੇਟਡ  
ਏ) ਮਿਸ਼ਨ ਬੈਕਟਰਜ਼ ਫੂਡ ਇੰਟਰਨੈਸ਼ਨਲ (ਐਫਜੈਂਡਰੀ) - ਯੂਏਈ ਵਿਖੇ ਮਿਤੀ 14 ਸਤੰਬਰ 2021 ਇਨਕਾਰਪੋਰੇਟਡ ਸਹਿਯੋਗੀ  
ਓ) ਕਰੀਮਕਾ ਐਗਰੋ ਫੂਡਜ਼ ਲਿਮਿਟਡ - ਭਾਰਤ ਵਿੱਚ ਇਨਕਾਰਪੋਰੇਟਡ  
7. ਮਿਤੀ 31, ਮਾਰਚ 2022 ਨੂੰ ਖਤਮ ਹੋਈ ਤਿਮਾਹੀ ਅਤੇ ਪਿਛਲੇ ਸਾਲ ਦੇ ਸਮਤੋਂ ਪੂਰੇ ਵਿੱਤੀ ਸਾਲ ਅਤੇ ਸਾਲ ਦੇ ਹੁਣ ਤੱਕ ਦੇ ਪ੍ਰਕਾਸ਼ਿਤ ਅੰਕੜਿਆਂ ਦਰਮਿਆਨ ਸੁਤੀਲਾ ਅੰਕੜੇ ਹਨ ਅਤੇ ਤੀਜੀ ਤਿਮਾਹੀ ਤੱਕ ਦੇ ਅੰਕੜੇ ਅੰਕੜਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਆਡਿਟ ਦਾ ਵਿਸ਼ਾ ਨਹੀਂ ਹਨ।  
8. ਮੌਜੂਦਾ ਤਿਮਾਹੀ ਦੌਰਾਨ ਕੰਪਨੀ ਦੇ ਬੈਂਕ ਆਫ ਡਾਇਰੈਕਟਰਾਂ ਨੇ ਭੁਗਤਾਨ ਕੀਤੇ ਰੁਪਏ 10/- ਹਰੇਕ ਦੇ ਸੁਨਿਤੀ ਸੇਅਰਾਂ ਲਈ ਰੁਪਏ 1.25 ਪ੍ਰਤੀ ਇਕਉਇਟੀ ਸੇਅਰ ਦੇ ਅੰਤਰਿਮ ਲਾਭਅੰਸ਼ ਦੀ ਮਨਜ਼ੂਰੀ ਦਿੱਤੀ ਹੈ। ਬੈਂਕ ਨੇ ਭੁਗਤਾਨ ਕੀਤੇ ਰੁਪਏ 10 ਇਕਉਇਟੀ ਸੇਅਰ ਲਈ ਰੁਪਏ 1.25 ਦੇ ਲਾਭਅੰਸ਼ ਦੀ ਰਜਵੀਜ਼ ਕੀਤੀ ਹੈ। ਵਿੱਤੀ ਸਾਲ 2021-22 ਲਈ ਕੰਪਨੀ ਦਾ ਕੁੱਲ ਐਸ਼ਟਾਨਾ ਲਾਭਅੰਸ਼ ਭੁਗਤਾਨ ਕੀਤੇ ਰੁਪਏ 10 ਹਰੇਕ ਦੇ ਪੂਰੀ ਇਕਉਇਟੀ ਸੇਅਰ ਲਈ ਰੁਪਏ 2.5 ਹੈ। ਆਖਰੀ ਲਾਭਅੰਸ਼ ਸਲਾਨਾ ਜਨਰਲ ਮੀਟਿੰਗ ਵਿੱਚ ਮਨਜ਼ੂਰੀ ਦਾ ਵਿਸ਼ਾ ਹੈ।  
9. ਪਿਛਲੇ ਸਾਲ ਦੇ ਅੰਕੜੇ ਸਿੱਧੇ ਵੀ ਜਾਰੂ ਹਨ ਸੀਰੀਜ਼/ਕੀਕਲਾਸੀਫਾਈ ਕੀਤੇ ਗਏ ਹਨ ਤਾਂ ਜੋ ਮਿਤੀ 1, ਅਪ੍ਰੈਲ 2021 ਤੋਂ ਲਾਗੂ ਕੰਪਨੀਜ਼ ਐਕਟ 2013 ਦੇ ਸ਼ੁੱਧ ਡਿਫਿਊਲ 3 ਦੀ ਲੋੜ ਦੀ ਪੂਰਤੀ ਲਈ ਮੌਜੂਦਾ ਸਮੇਂ ਦੇ ਅੰਕੜੇ ਕਲਾਸੀਫਾਈ ਕੀਤੇ ਜਾ ਸਕਣ।

ਲਈ ਅਤੇ ਵਲੋਂ ਬਰਫ ਆਫ ਡਾਇਰੈਕਟਰਜ਼  
ਮਿਸ਼ਨ ਬੈਕਟਰਜ਼ ਫੂਡ ਸਪੈਸਲੀਟੀਜ਼ ਲਿਮਿਟਡ  
ਸਹੀ/-  
ਅਨੁਪ ਬੈਕਟਰ  
ਮੈਨੇਜਿੰਗ ਡਾਇਰੈਕਟਰ  
ਫ਼ੀਆਈਐਨ: 00108589

ਸਥਾਨ: ਵਿਲੋਰ  
ਮਿਤੀ: 28.05.2022